

COVID-19 ਮਹਾਂਮਾਰੀ ਦੇ ਦੌਰਾਨ ਧੋਖਾਧੜੀ ਅਤੇ ਘੁਟਾਲਿਆਂ ਤੋਂ ਸਾਵਧਾਨ ਰਹੋ

ਅਪਰਾਧੀ COVID-19 ਮਹਾਂਮਾਰੀ ਨੂੰ ਜਨਤਕ ਘੁਟਾਲੇ ਕਰਨ ਲਈ ਵਰਤ ਰਹੇ ਹਨ - ਇਸਦੇ ਪੀੜਤ ਨਾ ਬਣੋ।

ਨਵੇਂ ਕੋਰੋਨਾਵਾਇਰਸ ਕਾਰਨ ਹੋਣ ਵਾਲੀ ਬਿਮਾਰੀ, COVID-19, ਹੁਣ ਅਧਿਕਾਰਤ ਤੌਰ 'ਤੇ ਵਿਸ਼ਵਵਿਆਪੀ ਮਹਾਂਮਾਰੀ ਹੈ। ਦੁਨੀਆ ਭਰ ਦੇ ਅਪਰਾਧੀ ਇਸ ਸੰਕਟ ਨੂੰ ਜਨਤਕ ਨਾਲ ਘੁਟਾਲੇ ਕਰਨ ਲਈ ਵਰਤ ਰਹੇ ਹਨ, ਮਹਾਂਮਾਰੀ ਕਰਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹ ਕਮਜ਼ੋਰ ਸਮੂਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਯੂਕੇ ਦੀ ਰਾਸ਼ਟਰੀ ਧੋਖਾਧੜੀ ਰਿਪੋਰਟਿੰਗ ਸੇਵਾ ਐਕਸ਼ਨ ਫਰੋਡ (Action Fraud), ਨੇ ਮਾਰਚ 2020 ਵਿੱਚ ਕੋਰੋਨਾਵਾਇਰਸ ਨਾਲ ਸੰਬੰਧਿਤ ਧੋਖਾਧੜੀ ਵਿੱਚ 400% ਵਾਧਾ ਦਰਜ ਕੀਤਾ।

ਪੁਲਿਸ ਅਤੇ ਹੋਰ ਸਰਕਾਰੀ ਸੰਗਠਨ ਮਿਲ ਕੇ ਕੰਮ ਕਰ ਰਹੇ ਹਨ ਜਿਸ ਨਾਲ ਇਨ੍ਹਾਂ ਘੁਟਾਲਿਆਂ ਬਾਰੇ ਜਾਣਕਾਰੀ ਫੈਲਾਈ ਜਾ ਸਕੇ ਅਤੇ ਇਹ ਪੱਕਾ ਕੀਤਾ ਜਾ ਸਕੇ ਕਿ ਜਨਤਕ ਧੋਖਾਧੜੀ ਦੇ ਵਿਰੁੱਧ ਚੈਕਸ ਹੈ।

ਕ੍ਰਾਊਨ ਪ੍ਰੈਸਿਕਿਊਸ਼ਨ ਸਰਵਿਸ ਨੇ ਹੇਠਾਂ ਦਿੱਤੀ ਸਲਾਹ ਸਾਂਝੀ ਕੀਤੀ ਹੈ:

ਰੁਕੋ: ਆਪਣੇ ਪੈਸੇ ਜਾਂ ਜਾਣਕਾਰੀ ਦੇਣ ਤੋਂ ਪਹਿਲਾਂ ਕੁਝ ਸਮਾਂ ਰੁਕਣ ਅਤੇ ਸੋਚਣ ਨਾਲ ਤੁਹਾਨੂੰ ਸੁਰੱਖਿਅਤ ਰਹਿ ਸਕਦੇ ਹੋ।

ਚੁਣੌਤੀ ਦਿਓ: ਕੀ ਇਹ ਜਾਅਲੀ ਹੋ ਸਕਦਾ ਹੈ? ਕਿਸੇ ਵੀ ਬੇਨਤੀ ਨੂੰ ਅਸਵੀਕਾਰ ਕਰਨਾ, ਮਨ੍ਹਾਂ ਕਰਨਾ ਜਾਂ ਨਜ਼ਰਅੰਦਾਜ਼ ਕਰਨਾ ਸਹੀ ਹੈ। ਸਿਰਫ ਅਪਰਾਧੀ ਹੀ ਤੁਹਾਨੂੰ ਜਲਦੀ ਰਨ ਜਾਂ ਡਰਾਉਣ ਦੀ ਕੋਸ਼ਿਸ਼ ਕਰਨਗੇ।

ਰੱਖਿਆ ਕਰੋ: ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਕਿਸੇ ਘੁਟਾਲੇ ਵਿੱਚ ਫੱਸ ਗਏ ਹੋ ਤਾਂ ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰੋ ਅਤੇ ਇਸ ਬਾਰੇ ਐਕਸ਼ਨ ਫਰੋਡ ਨੂੰ ਰਿਪੋਰਟ ਕਰੋ।

ਅਸੀਂ ਸਮਾਂ ਕੱਢ ਕੇ ਘੁਟਾਲੇ ਦੀਆਂ ਵੱਖ-ਵੱਖ ਰਿਪੋਰਟਾਂ ਨੂੰ ਦੇਖਿਆ ਹੈ ਅਤੇ ਤੁਹਾਡੇ ਲਈ ਧਿਆਨ ਰੱਖਣ ਵਾਸਤੇ ਇੱਕ ਸੂਚੀ ਤਿਆਰ ਕੀਤੀ ਹੈ।

*ਕਿਰਪਾ ਕਰਕੇ ਨੋਟ ਕਰੋ ਕਿ ਸੂਚੀ ਕਿਸੇ ਵੀ ਤਰ੍ਹਾਂ ਸੰਪੂਰਨ ਨਹੀਂ ਹੈ, ਅਤੇ ਅਪਰਾਧੀ ਵਿਅਕਤੀ ਨਿਸ਼ਾਨਾ ਬਣਾਉਣ ਦੇ ਹੋਰ ਤਰੀਕੇ ਲੱਭ ਸਕਦੇ ਹਨ ਇਸ ਲਈ ਹਮੇਸ਼ਾ ਚੈਕਸ ਰਹੋ।

- ਵਾਇਰਸ ਲਈ ਜਾਂਚ: ਵਾਇਰਸ ਟੈਸਟਿੰਗ ਕਿੱਟਾਂ ਸਿਰਫ ਯੂਕੇ ਵਿੱਚ NHS ਦੁਆਰਾ ਦਿੱਤੀਆਂ ਜਾਂਦੀਆਂ ਹਨ।
- ਟੀਕੇ/ਇਲਾਜ: ਇਸ ਵੇਲੇ COVID-19 ਲਈ ਕੋਈ ਟੀਕਾ ਜਾਂ ਇਲਾਜ ਨਹੀਂ ਹੈ।
- ਨਕਲੀ ਉਤਪਾਦ: ਤੁਹਾਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਬਹੁਤ ਜ਼ਿਆਦਾ ਮਹਿੰਗੀਆਂ ਜਾਂ ਨਕਲੀ ਚੀਜ਼ਾਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਐਂਟੀਬੈਕਟੀਰੀਅਲ ਜੈੱਲ, ਮਾਸਕ ਆਦਿ ਸ਼ਾਮਲ ਹਨ।
- ਖਰੀਦਦਾਰੀ/ਦਵਾਈ ਦੀ ਡਿਲੀਵਰੀ: ਅਪਰਾਧੀ ਕਮਜ਼ੋਰ ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਨਿਸ਼ਾਨਾ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਖਰੀਦਦਾਰੀ ਕਰਨ ਜਾਂ ਦਵਾਈ ਪਹੁੰਚਾਉਣ ਦੀ ਪੇਸ਼ਕਸ਼ ਕਰਦੇ ਹਨ।
- ਸਫਾਈ ਸੇਵਾਵਾਂ: ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਫਾਈ ਸੇਵਾਵਾਂ ਦੀ ਪੇਸ਼ਕਸ਼ ਕਰਨੀ।
- ਫਿਸ਼ਿੰਗ ਈਮੇਲਾਂ/ਟੈਕਸਟ ਸੁਨੇਹੇ: ਅਜਿਹੇ ਸੁਨੇਹਿਆਂ ਬਾਰੇ ਸਾਵਧਾਨ ਰਹੋ ਜੋ ਤੁਹਾਨੂੰ ਮੰਦਭਾਵਨਾ ਵਾਲੀਆਂ ਅਟੈਚਮੈਂਟਾਂ ਖੋਲ੍ਹਣ ਲਈ ਕਹਿੰਦੇ ਹਨ ਜਿਨ੍ਹਾਂ ਨਾਲ ਧੋਖੇਬਾਜ਼ ਵਿਅਕਤੀਗਤ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ।

ਐਕਸ਼ਨ ਫਰੋਡ ਦੁਆਰਾ ਹੇਠ ਲਿਖੀਆਂ ਈ-ਮੇਲਾਂ ਨੂੰ ਪਛਾਣਿਆ ਗਿਆ ਹੈ:

1. ਧੋਖੇਬਾਜ਼ ਕਿਸੇ ਖੋਜ ਸਮੂਹ ਤੋਂ ਹੋਣ ਦਾ ਵਿਖਾਵਾ ਕਰਦੇ ਹਨ ਜੋ ਸੈਂਟਰ ਆਫ ਡੀਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (CDC) ਅਤੇ ਵਿਸ਼ਵ ਸਿਹਤ ਸੰਗਠਨ (WHO) ਵਰਗੇ ਲਗਦੇ ਹਨ। ਉਹ ਪੀੜਤ ਨੂੰ ਉਹਨਾਂ ਦੇ ਖੇਤਰ ਵਿੱਚ ਕਿਰਿਆਸ਼ੀਲ ਲਾਗਾਂ ਦੀ ਸੂਚੀ ਦੇਣ ਦਾ ਦਾਅਵਾ ਕਰਦੇ ਹਨ।
2. ਧੋਖੇਬਾਜ਼ ਜਾਅਲੀ ਕੰਪਨੀ ਦੀ ਵੈੱਬਸਾਈਟ ਦੇ ਲਿੰਕ ਦੇ ਨਾਲ ਵਾਇਰਸ ਦੇ ਫੈਲਣ ਬਾਰੇ ਲੇਖ ਮੁਹੱਈਆ ਕਰਵਾਉਂਦੇ ਹਨ, ਜਿੱਥੇ ਪੀੜਤਾਂ ਨੂੰ ਹੋਰ ਤਾਜ਼ਾ ਜਾਣਕਾਰੀ ਲਈ ਰੋਜ਼ਾਨਾ ਨਿਊਜ਼ਲੈਟਰ ਦੀ ਗਾਹਕੀ ਲੈਣ ਲਈ ਕਲਿੱਕ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
3. ਧੋਖੇਬਾਜ਼ ਲੋਕਾਂ ਨੂੰ ਕੋਰੋਨਾਵਾਇਰਸ ਕਰਕੇ ਆਈ ਗਿਰਾਵਟ ਦਾ ਲਾਭ ਲੈਣ ਲਈ ਉਤਸ਼ਾਹਿਤ ਕਰਦੇ ਹੋਏ ਨਿਵੇਸ਼ ਸਕੀਮਾਂ ਅਤੇ ਵਪਾਰਕ ਸਲਾਹ ਭੇਜਦੇ ਹਨ।
4. ਧੋਖੇਬਾਜ਼ ਟੈਕਸ ਰਿਫੰਡ ਦੀ ਪੇਸ਼ਕਸ਼ ਕਰਦੇ ਹੋਏ HMRC ਤੋਂ ਹੋਣ ਦਾ ਦਿਖਾਵਾ ਕਰਦੇ ਹਨ ਅਤੇ ਪੀੜਤਾਂ ਦੇ ਨਿੱਜੀ ਅਤੇ ਵਿੱਤੀ ਵੇਰਵਿਆਂ ਨੂੰ ਇਕੱਠਾ ਕਰਨ ਲਈ ਉਹਨਾਂ ਨੂੰ ਇੱਕ ਜਾਅਲੀ ਵੈੱਬਸਾਈਟ 'ਤੇ ਭੇਜਦੇ ਹਨ।

ਜੇ ਤੁਸੀਂ ਜਾਂ ਤੁਹਾਡੀ ਜਾਣ-ਪਛਾਣ ਵਾਲਾ ਕੋਈ ਵਿਅਕਤੀ ਕਿਸੇ ਘੁਟਾਲੇ ਦੁਆਰਾ ਸ਼ਿਕਾਰ ਹੋਇਆ ਹੈ, ਤਾਂ ਤੁਹਾਨੂੰ ਇਸ ਬਾਰੇ ਐਕਸ਼ਨ ਫਰੰਟ ਨੂੰ ਆਨਲਾਈਨ www.actionfraud.police.uk/ 'ਤੇ ਰਿਪੋਰਟ ਕਰਨੀ ਚਾਹੀਦੀ ਹੈ ਜਾਂ 0300 123 2040 'ਤੇ ਕਾਲ ਕਰਨੀ ਚਾਹੀਦੀ ਹੈ।

ਇਹ ਪਤਾ ਕਰਨ ਦੇ ਤਰੀਕੇ ਬਾਰੇ ਸਲਾਹ ਅਤੇ ਜਾਣਕਾਰੀ ਲਈ ਕਿ ਕੀ ਕੋਈ ਚੀਜ਼ ਘੁਟਾਲਾ ਹੋ ਸਕਦੀ ਹੈ, ਇਹ ਵੈੱਬਸਾਈਟ ਦੇਖੋ:

www.citizensadvice.org.uk/consumer/scams/check-if-something-might-be-a-scam/.

ਇਹ ਅਨੁਵਾਦ ਸਵੈ-ਇੱਛੁਕ ਅਧਾਰ 'ਤੇ ਸਾਡੀ ਫ੍ਰੀਲਾਂਸ ਅਨੁਵਾਦਕਾਂ ਦੀ ਸ਼ਾਨਦਾਰ ਟੀਮ ਦੁਆਰਾ ਤਿਆਰ ਕੀਤਾ ਗਿਆ ਸੀ

ਪੰਜਾਬੀ: ਤੇਜਿੰਦਰ ਸੂਦਨ